

August 05, 2025

To,  
Head- Listing & Compliance  
Metropolitan Stock Exchange of India Limited (MSEI)  
Building A, Unit 205A, 2nd Floor,  
Piramal Agastya Corporate Park,  
L.B.S Road, Kurla West, Mumbai - 400 070

**Sub: Intimation regarding Publication of Standalone Unaudited Financial Results in Newspaper for the quarter and three months ended on June 30, 2025**

Pursuant to Regulation 47 of the Securities and Exchange Board of India (Listing Obligations and Disclosure Requirements) Regulations, 2015, ("Listing Regulations") as amended, it is hereby informed that the Company has published its Unaudited standalone Financial Results for the quarter and three months ended June 30, 2025 in the following newspapers on August 05, 2025, which were considered, approved and taken on record by the Board of Directors, in their Board of Directors Meeting held on Monday, August 05, 2025:

1. Financial Express (English)
2. Nawan Zamana (Punjabi)

The copies of newspaper clippings are attached herewith for your reference.

Kindly take the same on record.

For M/s CREDIFIN LIMITED  
(Formerly Known as PHF Leasing Limited)

For CREDIFIN LIMITED  
87, Radio Colony, Jalandhar

*Shikha Kapoor*  
Company Secretary

Shikha Kapoor  
Company Secretary & Compliance Officer  
Membership No. A19146  
Add: H. No. 65, Paras Estate  
Jalandhar-144008, Punjab, India





ASBA has to be availed by all the investors. UPI may be availed by (i) Individual Investors Portion, (ii) Non-Institutional Investors with an application size of up to Rs. 5,00,000 in the Non-Institutional Portion. For details on the ASBA and UPI process, please refer to the details given in ASBA form and abridged prospectus and also please refer to the section **“Issue Procedure”** on page no. 297 of the Prospectus. The process is also available on the website of Association of Investment Bankers of India (“AIBI”) and Stock Exchanges and in the General Information Document. ASBA bid-cum-application forms can be downloaded from the websites of Stock Exchanges and can be obtained from the list of banks that is displayed on the website of SEBI at <https://www.sebi.gov.in/sebiweb/other/OtherAction.do?doRecognisedFpi=yes&intmid=35> and <https://www.sebi.gov.in/sebiweb/other/OtherAction.do?doRecognisedFpi=yes&intmid=43>, respectively as updated from time to time. For the list of UPI apps and banks live on IPO, please refer to the link [www.sebi.gov.in](http://www.sebi.gov.in). UPI mechanism may be applied through the SCSBs and mobile applications whose names appear on the website of SEBI, as updated from time to time. ICICI Bank Limited has been appointed as Sponsor Banks for the issue, in accordance with the requirements of the SEBI Circular dated November 1, 2018 as amended. For issue related queries, please contact the BRLMs on their respective email IDs as mentioned below. For UPI related queries, investors can contact NPCI at the toll-free number: 18001201740 and mail id: [ipo.upi@npci.org.in](mailto:ipo.upi@npci.org.in).

In case of any revisions in the Price, the Bid/ Issue Period will be extended by at least three additional Working Days after such revision of the Price, subject to the Bid/Issue Period not exceeding 10 Working Days. In cases of force majeure, banking strike or similar unforeseen circumstances, our Company may, for reasons to be recorded in writing, extend the Bid/Issue Period for a minimum one Working Day, subject to the Bid/Issue Period not exceeding 10 Working Days. Any revision in the Price and the revised Bid/Issue Period, if applicable, will be widely disseminated by notification to the Stock Exchange, by issuing a press release, and also by indicating the change on the website of the Book Running Lead Managers and the terminals of the other members of the Syndicate and by intimation to SCSBs, the Sponsor Bank, Registered Brokers, Collecting Depository Participants and Registrar and Share Transfer Agents.

The Offer is being made through the Fixed Price Issue, in terms of Rule 19(2)(b) of the Securities Contracts (Regulation) Rules, 1957, as amended (the “SCRR”) read with Regulation 252 of SEBI ICDR Regulations, 2018, the Offer is being made for at least 25% of the post-offer paid-up Equity Share capital of our Company. The Offer is being made under Regulation 229(2) of Chapter IX of SEBI (Issue of Capital and Disclosure Requirements) Regulations, 2018 via fixed issue process All Bidders For details, see “Issue Procedure” beginning on page no. 297 of the Prospectus.

**Bidders/ Applicants should note that on the basis of PAN, DP ID and Client ID as provided in the Bid cum Application Form, the Bidders/Applicants may be deemed to have authorized the Depositories to provide to the Registrar to the Offer, any requested Demographic Details of the Bidders/Applicants as available on the records of the Depositories. These Demographic Details may be used, among other things, for or unblocking of ASBA Account or for other correspondence(s) related to an issue. Bidders/Applicants are advised to update any changes to their Demographic Details as available in the records of the Depository Participant to ensure accuracy of records. Any delay in reselling from failure to update the Demographic Details would be at the Applicants’ sole risk. Bidders/Applicants should ensure that PAN, DP ID and the Client ID are correctly filled in the Bid cum Application Form. The PAN, DP ID and Client ID provided in the Bid cum Application Form should match with the PAN, DP ID and Client ID available in the Depository database, otherwise, the Bid cum Application Form is liable to be rejected. Bidders/Applicants should ensure that the beneficiary account provided in the Bid cum Application Form is active. Investors must ensure that their PAN is linked with AADHAR and are in compliance with CBDT Notification dated February 13, 2020 and press release dated June 25, 2021.**

**CONTENTS OF THE MEMORANDUM OF ASSOCIATION OF THE COMPANY AS REGARDS ITS OBJECTS:** For information on the main objects and other objects of our Company, see **“Our History and Certain Corporate Matters”** on page no. 179 of the Prospectus and Clause III of the Memorandum of Association of our Company. The Memorandum of Association of our Company is a material document for inspection in relation to the Issue. For further details, see the section **“Material Contracts and Documents for Inspection”** on page no. 339 of the Prospectus.

**LIABILITY OF MEMBERS AS PER MOA:** Limited by shares.

**AMOUNT OF SHARE CAPITAL OF THE COMPANY AND CAPITAL STRUCTURE:** As on the date of Prospectus, the Authorized share Capital of the Company is Rs. 15,00,00,000/- (Rupees Fifteen Crores Only) divided into 1,50,00,000 (One Crore and Fifty Lakhs Only) Equity Shares of face value of Rs.10/- each. The issued, subscribed and paid-up share capital of the Company before the issue Rs. 10,46,55,460.00/- (Rs. Ten Crores Forty-Six Lakhs and Fifty-Five Thousand Four Hundred and Sixty Only) divided into 1,04,65,546 (One Crore Four Lakhs Sixty-Five Thousand Five Hundred and Forty Six Only). For details of the Capital Structure, see **“Capital Structure”** on the page no. 73 of the Prospectus.

**NAMES OF THE SIGNATORIES TO THE MEMORANDUM OF ASSOCIATION OF THE COMPANY AND THE NUMBER OF EQUITY SHARES SUBSCRIBED BY THEM:** Given below are the names of the signatories of the Memorandum of Association of the Company and the number of Equity Shares subscribed for by them at the time of signing of the Memorandum of Association of our Company, Ms. Nishakumari Vicky Agrawal- 100 equity shares, Ms. Dabhi Dharmishtaben V- 100 equity shares, Mr. Vishnu Kumar- 100 equity shares, Mr. Vicky Mahadev Agrawal- 100 equity shares, Mr. Dabhi Vipul Gobarbhai- 100 equity shares, Ms. Prajapati Hetalben Giridharilal - 9,400 equity shares and Mr. Giridharilal Prajapat - 100 equity shares of Rs.10/- each. Details of the main objects of the Company as contained in the Memorandum of Association, see **“History and Certain Corporate Matters”** on page no. 179 of the Prospectus. For details of the share capital and capital structure of the Company see **“History and Certain Corporate Matters”** on page no. 179 of the Prospectus.

**LISTING:** The Equity Shares offered through the Prospectus are proposed to be listed on the SME platform of NSE (“NSE Emerge”). Our Company has received an “In-principle” approval from the NSE for the listing of the Equity Shares pursuant to letter dated May 07, 2025. For the purposes of the Offer, the Designated Stock Exchange shall be NSE. A signed copy of the Prospectus has been submitted for registration to the ROC on August 04, 2025 and Prospectus shall be filed with the ROC in accordance with Section 26(4) of the Companies Act, 2013.

**DISCLAIMER CLAUSE OF SECURITIES AND EXCHANGE BOARD OF INDIA (“SEBI”):** Since the Issue is being made in terms of Chapter IX of the SEBI (ICDR) Regulations, 2018. The Prospectus has been filed with SEBI. In terms of the SEBI Regulations, the SEBI shall not issue any observation on the Offer Document. Hence there is no such specific disclaimer clause of SEBI. However, investors may refer to the entire Disclaimer Clause of SEBI beginning on page no. 276 of the Prospectus.

**DISCLAIMER CLAUSE OF NSE (“NSE EMERGE”) (THE DESIGNATED STOCK EXCHANGE):** It is to be distinctly understood that the permission given by NSE should not in any way be deemed or construed that the Offer Document has been cleared or approved by NSE nor does it certify the correctness or completeness of any of the contents of the Offer Document. The investors are advised to refer to the Offer Document for the full text of the Disclaimer Clause of NSE.

**GENERAL RISK:** Investments in equity and equity-related securities involve a degree of risk and investors should not invest any funds in this issue unless they can afford to take the risk of losing their investment. Investors are advised to read the risk factors carefully before taking an investment decision in this issue. For taking an investment decision, investors must rely on their own examination of the Issuer and this Issue, including the risks involved. The Equity Shares have

not been recommended or approved by the Securities and Exchange Board of India (“SEBI”), nor does SEBI guarantee the accuracy or adequacy of the contents of the Prospectus. Specific attention of the investors is invited to **“Risk Factors”** on page no. 30 of the Prospectus.

**TRACK RECORD OF LEAD MANAGER:** The LM associated with the Issue has handled 11 Public Issues in the past three years out of which 3 issue was closed below the Issue/ Offer Price on listing date

Name of LM	Total Issue in last 3 years		Issue closed below IPO Price on listing date
	Mainboard	SME	
Fast Track Finsec Private Limited	0	11	3



**Fasttrack Finsec**  
Category-I Merchant Banker



**CAMEO**

**FAST TRACK FINSEC PRIVATE LIMITED**  
Address: Office No. V-116, 1<sup>st</sup> Floor, New Delhi House, 27, Barakhamba Road, New Delhi – 110001  
Tel: +91 11 43029809;  
Email: [mb@tfifinsec.com](mailto:mb@tfifinsec.com)  
Contact Person: Ms. Sakshi  
Website: [www.tfifinsec.com](http://www.tfifinsec.com)  
SEBI registration number: INM000012500  
CIN: U65191DL2010PTC200381

**CAMEO CORPORATE SERVICES LIMITED**  
Address: - “Subramaniam Building”, No. 1, Club House Road, Chennai-600002  
SEBI Registration No.: INR000003753  
Contact Person: Ms. K. Sreepriya  
Email: [ipo@cameoindia.com](mailto:ipo@cameoindia.com)  
Website: [www.cameoindia.com](http://www.cameoindia.com)  
Tel No: +91-44-40020700/28460390  
CIN: U74899DL1995PTC071324

**AVAILABILITY OF PROSPECTUS:** Investors are advised to refer to the Prospectus and the Risk Factors contained therein before applying in the Issue. Full copy of the Prospectus is available on the website of the SEBI at [www.sebi.gov.in](http://www.sebi.gov.in), website of company at [www.medistephc.com](http://www.medistephc.com), the website of the Lead Manager to the Issue at [www.tfifinsec.com](http://www.tfifinsec.com) and websites of stock exchange at [www.nseindia.com](http://www.nseindia.com).

**AVAILABILITY OF THE ABRIDGED PROSPECTUS:** A copy of the abridged prospectus shall be available on the website of the Company, LM and NSE at [www.medistephc.com](http://www.medistephc.com), [www.tfifinsec.com](http://www.tfifinsec.com) and [www.nseindia.com](http://www.nseindia.com).

**AVAILABILITY OF BID-CUM-APPLICATION FORMS:** Bid-Cum-Application forms can be obtained from the Registered Office of the Company: Medistep Healthcare Limited (Telephone: 91 87808 46963) **Lead Manager:** Fast Track Finsec Private Limited (Telephone: +91-11-43029809). Bid-cum-application Forms will also be available on the website of NSE ([www.nseindia.com](http://www.nseindia.com)) and the designated branches of SCSBs, the list of which is available at websites of the Stock Exchange and SEBI.

**SYNDICATE MEMBER:** N.A.

**BANKER TO THE ISSUE/ ESCROW COLLECTION BANK/ REFUND BANK/ PUBLIC ISSUE ACCOUNT BANK/ SPONSOR BANK:** ICICI Bank Limited.

**SPONSOR BANKS:** ICICI Bank Limited

**UPI:** UPI Bidders can also Bid through UPI Mechanism.

**All capitalized terms used herein and not specifically defined shall have the same meaning as ascribed to them in the Prospectus.**

Place: Ahmedabad  
Date: August 04, 2025

**For & On Behalf of the Board of Directors**  
**Medistep Healthcare Limited**  
Sd/-  
**Sashi Kala Bhutra**  
Company Secretary and Compliance Officer

**Disclaimer:** Medistep Healthcare Limited proposing, subject to applicable statutory and regulatory requirements, receipt of requisite approvals, market conditions and other considerations, to make an initial public offer of its Equity Shares the Prospectus dated August 04, 2025 has been filed with the Registrar of Companies, Ahmedabad and thereafter with SEBI and the Stock Exchanges. The Prospectus is available on the website of the SEBI at [www.sebi.gov.in](http://www.sebi.gov.in), website of NSE Emerge at [www.nseindia.com](http://www.nseindia.com) and is available on the websites of the LM at [www.tfifinsec.com](http://www.tfifinsec.com). Any potential investors should note that investment in equity shares involves a high degree of risk and for details relating to the same, please refer to the Prospectus including the section titled “Risk Factors” beginning on page no. 30 of the Prospectus.


The Equity Shares have not been and will not be registered under the U.S. Securities Act of 1933, as amended (the **“Securities Act”**) or any state securities laws in the United States, and unless so registered, and may not be issued or sold within the United States, except pursuant to an exemption from, or in a transaction not subject to, the registration requirements of the Securities Act and in accordance with any applicable U.S. State Securities laws. The Equity Shares are being issued and sold outside the United States in “offshore transactions” in reliance on Regulation “S” under the Securities Act and the applicable laws of each jurisdiction where such issues and sales are made. There will be no public offering in the United States.

**THOMAS COOK (INDIA) LIMITED**  
Regd. Office: 11<sup>th</sup> Floor, Marathon Futuron, N.M. Joshi Marg, Lower Parel (E), Mumbai - 400 013  
Tel.: +91-22-4242 7000 | Fax: +91-22-2302 2864  
Website: [www.thomascook.in](http://www.thomascook.in) | Email: [sharedept@thomascook.in](mailto:sharedept@thomascook.in)  
CIN: L63040MH1978PLC020717

**NOTICE TO THE MEMBERS ON 48<sup>TH</sup> ANNUAL GENERAL MEETING**  
NOTICE is hereby given that the 48th Annual General Meeting (“AGM”) of the members of Thomas Cook (India) Limited (“the Company”) will be held on Wednesday, September 3, 2025 at 3.30 pm (IST) through Video Conferencing (“VC”)/Other Audio Visual Means (“OAVM”), in Compliance with the provisions of the Companies Act 2013 (“the Act”), Securities and Exchange Board of India (Listing Obligations and Disclosure Requirements) Regulations, 2015 read with relevant circulars issued by the Ministry of Corporate Affairs (“MCA”) and the Securities and Exchange Board of India (“SEBI”), to transact business set forth in the Notice of the AGM.  
In line with the MCA and SEBI Circulars, the Notice of the AGM along with the Integrated Annual Report for the Financial Year 2024-25 will be sent by electronic mode to those Members whose e-mail addresses are registered with the Company/National Securities Depository Limited and Central Depository Services (India) Limited (“the Depositories”)/MUFG Intime India Private Limited (“RTA”). The Physical copy of the Notice of the AGM along with Integrated Annual Report for the Financial Year 2024-2025 will be sent to all those members who request for the same at [sharedept@thomascook.in](mailto:sharedept@thomascook.in) mentioning their Names, Folio Number/DP ID and Client ID. Members may note that the Notice of AGM and the Annual Report will also be made available on the website of the Company at [www.thomascook.in](http://www.thomascook.in), websites of the Stock Exchanges i.e. BSE Limited at [www.bseindia.com](http://www.bseindia.com) and National Stock Exchange of India Limited at [www.nseindia.com](http://www.nseindia.com) on the website of National Securities Depository Limited (“NSDL”) at [www.evoting.nsdl.com](http://www.evoting.nsdl.com) and on the website of RTA at <https://in.mpmc.mufg.com/>.  
Members can attend and participate in the AGM through VC/OAVM facility only. The instructions for joining the AGM shall be provided in the Notice of the AGM. Members attending the meeting through VC/OAVM shall be counted for purpose of reckoning the quorum under section 103 of the Companies Act, 2013.  
The Company is also providing remote e-voting facility (“remote e-voting”) to all its Members to cast their votes on all resolutions set out in the Notice of AGM. Also, the Company is providing the facility for voting through e-voting system during the AGM. Detailed procedure of remote e-voting/e-voting shall be provided in the Notice of AGM.  
Process for registering e-mail addresses to receive the Notice of AGM and Annual Report for FY 2024-25 electronically and to cast votes electronically:  
A. Registration of e-mail addresses with RTA: The Company has made special arrangements with RTA for registration of e-mail addresses of those Members (holding shares either in electronic or physical form) who wish to receive the Notice of AGM and Annual Report for FY 2024-25 electronically and cast votes electronically. Eligible Members whose e-mail addresses are not registered with the Company/DPs are required to register the same with the RTA.  
B. Process to be followed for registration of e-mail address (for shares held in physical form or in electronic form) is as follows:  
a. Visit the link [https://web.in.mpmc.mufg.com/EmailReg/Email\\_Register.html](https://web.in.mpmc.mufg.com/EmailReg/Email_Register.html)  
b. Select the Name of the Company from dropdown: Thomas Cook (India) Limited  
c. Enter details in respective fields such as DP ID and Client ID (if shares held in electronic form)/ Folio No. and Certificate No. (if shares held in physical form), Shareholder name, PAN, mobile number and e-mail id.  
d. System will send One Time Password (“OTP”) on mobile number and e-mail id.  
e. Enter OTP received on mobile no and e-mail id and submit.  
f. The system will then confirm the e-mail address for the limited purpose of service of Notice of AGM and Annual Report 2024-25.  
After successful submission of the e-mail address, NSDL will e-mail a copy of Notice of AGM and Annual Report for the Financial Year 2024-25 along with the e-voting user ID and password. In case of any queries, Members may write to [evoting@nsdl.co.in](mailto:evoting@nsdl.co.in).  
**Dividend Mandate:**  
SEBI has made it mandatory to use the account details furnished by the Depositories and the bank account details maintained by the RTA for payment of Dividend to the Members electronically. The shareholders holding shares in physical form shall be paid dividend only through electronic mode subject to their folios being KYC compliant as per the SEBI requirements and are therefore requested to opt for Electronic Clearing System (ECS) mode to receive dividend on time.  
**Updation of PAN and other details:**  
SEBI, vide its Circular dated November 3, 2021 and December 14, 2021, has made it mandatory for holders of physical securities to furnish PAN, KYC (i.e. postal address with pin code, e-mail address, mobile number, bank account details) and Nomination details to avail any investor service. Folios wherein any one of the above mentioned details are not registered shall be frozen. The concerned Members are therefore urged to furnish PAN, KYC (i.e. postal address with pin code, e-mail address, mobile number, bank account details) and Nomination details by submitting a duly filled-in and signed form (ISR - through e-mail from their registered e-mail id to [ipo1@in.mpmc.mufg.com](mailto:ipo1@in.mpmc.mufg.com) or by sending a physical copy of the prescribed forms duly filled and signed by the registered holders to our RTA, MUFG Intime India Private Limited at C-101, 1st Floor, 247 Park, Lal Bahadur Shastri Marg, Vikhroli (West), Mumbai – 400083. The format of Form ISR-1 is available on the website of the Company at <https://www.thomascook.in/shareholder-forms>

For Thomas Cook (India) Limited  
Sd/-  
Amit J. Parikh  
Company Secretary & Compliance Officer  
(ACS: 13648)  
Place : Mumbai  
Date : August 5, 2025

**Kirloskar Ferrous Industries Limited**  
A Kirloskar Group Company  
**Registered Office:** One Avante, Level 5, Karve Road, Kothrud, Pune 411038, Maharashtra, India  
CIN: L27101PN1991PLC063223




**Extract of Unaudited Financial Results for the quarter ended 30 June 2025**  
(Figures are ₹ in Crores unless stated otherwise)

Sr. No.	Particulars	Standalone			
		Quarter ended		Year ended	
		30/06/2025	31/03/2025	30/06/2024	31/03/2025
		Unaudited	Audited	Unaudited	Audited
1	Total Income from Operations	1,685.05	1,736.19	1,553.71	6,566.26
2	Net Profit for the period (before Tax and Exceptional Items)	130.39	127.70	104.33	432.14
3	Net Profit for the period before Tax (after Exceptional Items)	130.39	127.70	104.33	432.14
4	Net Profit for the period after Tax (after Exceptional Items)	95.77	95.56	75.57	317.28
5	Total Comprehensive Income for the period [comprising Profit (after tax) and Other Comprehensive Income (after tax) for the period]	100.04	91.78	70.18	306.55
6	Paid up Equity Share Capital (Face Value of ₹ 5 each)	82.31	82.31	82.15	82.31
7	Reserves (excluding Revaluation Reserve) as per Balance Sheet				3,384.23
8	Net Worth	2,198.53	2,098.36	1,943.91	2,098.36
9	Debt-Equity Ratio	0.35	0.37	0.40	0.37
10	Earnings Per Share (In ₹) (not annualised)				
	(a) Basic	5.82	5.80	4.60	19.29
	(b) Diluted	5.79	5.77	4.56	19.18
11	Debt Service Coverage Ratio - Annualised	2.33	2.25	1.86	2.02
12	Interest Service Coverage Ratio - Annualised	4.84	4.61	4.13	3.99

**Extract of Unaudited Financial Results for the quarter ended 30 June 2025**  
(Figures are ₹ in Crores unless stated otherwise)

Sr. No.	Particulars	Consolidated			
		Quarter ended		Year ended	
		30/06/2025	31/03/2025	30/06/2024	31/03/2025
		Unaudited	Audited	Unaudited	Audited
1	Total Income from Operations	1,698.09	1,736.95	1,553.66	6,564.23
2	Net Profit for the period (before Tax and Exceptional Items)	127.23	123.66	98.51	408.49
3	Net Profit for the period before Tax (after Exceptional Items)	129.74	123.66	98.51	408.49
4	Net Profit for the period after Tax (after Exceptional Items)	95.12	92.34	69.75	294.04
5	Total Comprehensive Income for the period [comprising Profit (after tax) and Other Comprehensive Income (after tax) for the period]	97.38	88.49	64.39	283.27
6	Paid up Equity Share Capital (Face Value of ₹ 5 each)	82.31	82.31	82.15	82.31
7	Reserves (excluding Revaluation Reserve)				3,352.73
8	Debt-Equity Ratio	0.36	0.37	0.40	0.37
9	Earnings Per Share (In ₹) (not annualised)				
	(a) Basic	5.78	5.61	4.24	17.87
	(b) Diluted	5.75	5.58	4.21	17.77
10	Debt Service Coverage Ratio - Annualised	2.32	2.24	1.83	2.00
11	Interest Service Coverage Ratio - Annualised	4.74	4.50	3.96	3.83

The above is an extract of detailed format of unaudited financial results filed with the BSE Limited pursuant to Regulations 33 and 52 of the SEBI (Listing Obligations and Disclosures Requirements) Regulations, 2015. The full format of unaudited financial results alongwith notes thereto are available on the website of the BSE Limited at [www.bseindia.com](http://www.bseindia.com) and the website of the Company at [www.kirloskarferrous.com](http://www.kirloskarferrous.com)



For Kirloskar Ferrous Industries Limited  
Sd/-  
R. V. Gumaste  
Managing Director (DIN : 00082829)  
Place : Pune  
Date : 4 August 2025  
• Email: [kfilinvestor@kirloskar.com](mailto:kfilinvestor@kirloskar.com) • Tel: +91 20 69065040  
• Website: [www.kirloskarferrous.com](http://www.kirloskarferrous.com)

\*Mark bearing word “Kirloskar” in any form as a suffix or prefix is owned by Kirloskar Proprietary Limited and Kirloskar Ferrous Industries Limited is the Permitted User\*

**M/S CREDIFIN LIMITED**  
(formerly known as PHF Leasing Ltd.)  
Registered Office : 87, Radio Colony, Mahavir Marg, BMC Chowk, Jalandhar - 144001, Punjab  
CIN No. L65110PB1992PLC012488, Ph.No. +91 91151-00401, Website : [www.credifin.in](http://www.credifin.in), Email id : [compliance@credifin.in](mailto:compliance@credifin.in)


**Statement of Unaudited Financial Results for the Quarter ended on June 30, 2025** (In Lakhs)

S. No.	PARTICULARS	Quarter ended		Year ended 31/03/2025
		30/06/2025 Unaudited	30/06/2024 Unaudited	
1	Total Income from Operations	1,746.56	1,184.49	6,337.86
2	Net Profit / (Loss) for the period (before Tax Exceptional and/or Extraordinary items)#	171.10	88.17	610.17
3	Net Profit / (Loss) for the period before Tax (after Exceptional and/or Extraordinary items) #	171.10	88.17	610.17
4	Net Profit / (Loss) for the period after Tax (after Exceptional and/or Extraordinary items)	70.34	91.91	513.84
5	Total Comprehensive Income for the period [Comprising Profit / (Loss) for the period (after tax) and Other Comprehensive Income (after tax)]	72.28	92.75	502.63
6	Equity Share Capital	1,238.68	1,238.68	1,238.68
7	Reserves (excluding Revaluation Reserve) as shown in the Audited Balance Sheet of the previous year	5,544.72	3,603.51	5,476.78
8	Earnings Per Share of Rs.10/- each (for continuing and discontinued operations)			
	Basic (Rs.)	0.57	0.74	4.15
	Diluted (Rs.)	0.28	0.48	2.70

**Notes :-**  
1. The above results of Credifin Limited (formerly known as PHF Leasing Limited) (“the Company”) have been reviewed by the Audit Committee meeting and approved by the Board of Directors at their respective meetings held on August 04, 2025.  
2. The above is an extract of the detailed format of Unaudited financial results for the quarter ended June 30, 2025 filed with the Stock Exchange under Regulation 33 of the SEBI (Listing Obligations and Disclosure Requirements) Regulations, 2015 as amended. The full format of the said Financial Results are available on the website of the Stock Exchange [www.mseil.in](http://www.mseil.in) and on Company’s website [www.credifin.in](http://www.credifin.in).

Place : Jalandhar  
Dated: August 04, 2025

**By order of the Board of Directors**  
**For CREDIFIN LIMITED**  
(formerly known as PHF Leasing Ltd.)  
Sd/-  
**Meghal Gupta**  
Director, DIN:09179500



**CRIZAC LIMITED**  
CIN: U08903WB2011PLC156614  
(FORMERLY KNOWN AS CRIZAC PRIVATE LIMITED AND GA SOLUTIONS PRIVATE LIMITED)  
3rd Floor, Wing A, Constantia Building, 11, Dr. UN Brahmachari Street, Kolkata- 700017,  
West Bengal, Phone: +91 33 3544 1515; Email: [info@crizac.com](mailto:info@crizac.com); Website: [www.crizac.com](http://www.crizac.com)

**Extract of Unaudited Financial Results of Crizac Limited for the Quarter ended June 30, 2025**  
Rs. In Lakhs except per share data

Sr. No.	Particulars	STANDALONE		
		Quarter ended		Year ended
		30th June 2025 (Unaudited)	30th June 2024 (Unaudited)	
1	Total Income from Operations(Net)	7,465.01	6,055.09	22,469.45
2	Net Profit/(Loss) for the period (before Tax, Exceptional &/or Extraordinary Items)	5,526.68	3,796.54	14,330.91
3	Net Profit/(Loss) for the period before Tax (after Exceptional &/or Extraordinary Items)	5,526.68	3,796.54	14,330.91
4	Net Profit/(Loss) for the period after Tax (after Exceptional &/or Extraordinary Items)	4,104.27	2,842.93	10,918.41
5	Total Comprehensive Income for the Period (Comprising of Profit/Loss and other Comprehensive Income)	4,024.04	2,834.94	12,014.53
6	Paid up Equity Share Capital/ Face Value of Rs. 2/- each)	3,499.65	3,499.65	3,499.65
7	Reserves (Excluding Revaluation Reserves)	53,479.23	40,240.26	49,419.85
8	Earnings per Equity Shares of par value of Rs. 2 each			
	Basic Earnings Per Share (Rs.)	2.35	1.62	6.24
	Diluted Earnings Per Share (Rs.)	2.35	1.62	6.24

**Rs. In Lakhs except per share data**

Sr. No.	Particulars	CONSOLIDATED		
		Quarter ended		Year ended
		30th June 2025 (Unaudited)	30th June 2024 (Unaudited)	
1	Total Income from Operations(Net)	21,788.81	17,678.06	88,752.53
2	Net Profit/(Loss) for the period (before Tax, Exceptional &/or Extraordinary Items)	6,213.70	5,541.55	20,519.00
3	Net Profit/(Loss) for the period before Tax (after Exceptional &/or Extraordinary Items)	6,213.70	5,541.55	20,519.00
4	Net Profit/(Loss) for the period after Tax (after Exceptional &/or Extraordinary Items)	4,581.25	4,150.94	15,498.92
5	Total Comprehensive Income for the Period (Comprising of Profit/Loss and other Comprehensive Income)	4,548.64	4,135.56	16,627.86
6	Paid up Equity Share Capital/ Face Value of Rs. 2/- each)	3,499.65	3,499.65	3,499.65
7	Reserves (Excluding Revaluation Reserves)	51,420.76	34,344.48	46,836.78
8	Earnings per Equity Shares of par value of Rs. 2 each			
	Basic Earnings Per Share (Rs.)	2.62	2.37	8.86
	Diluted Earnings Per Share (Rs.)	2.62	2.37	8.86

**Notes:**  
1. The above is an extract of the detailed format of Quarterly Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The Full format of the Quarterly Results are available on the Stock Exchange website of BSE and NSE at [www.bseindia.com](http://www.bseindia.com) and [www.nseindia.com](http://www.nseindia.com) respectively and on Company’s website at [www.crizac.com](http://www.crizac.com). The same can be accessed by scanning the QR code provided below.  
2. The consolidated and Standalone financial results for the quarter ended 30 June, 2025 were reviewed by the Audit Committee and have been approved and taken on record by the Board of Directors at its meeting held on 04 August, 202



